

ਖੁਦਾ ਦਾ ਨਵਾਂ ਇੰਤਜ਼ਾਮ

ਬਾਈਬਲ ਦੇ ਵਿਦਿਆਰਥੀ ਮਨੁੱਖ ਜਾਤੀ ਲਈ ਖੁਦਾ ਦੇ ਇੰਤਜ਼ਾਮ ਨੂੰ ਤਿੰਨ ਵਿਲੱਖਣ ਕਾਲਾਂ ਭਾਵ ਪੁਰਖਿਆਂ ਦੇ ਯੁਗ, ਯਹੂਦੀ ਕਾਲ ਅਤੇ ਮਸੀਹੀ ਕਾਲ ਦੇ ਤੌਰ 'ਤੇ ਵੇਖਦੇ ਹਨ। ਮਨੁੱਖੀ ਇਤਿਹਾਸ ਦੇ ਇਨ੍ਹਾਂ ਤਿੰਨ ਮਸ਼ਹੂਰ ਕਾਲਾਂ ਨੂੰ ਉਸ ਸਮੇਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਦ ਵੱਖੋ-ਵੱਖ 'ਪ੍ਰਬੰਧਾ' ਵਿਚ ਖੁਦਾ ਨੇ ਆਪਣੀ ਇੱਛਾ ਅਤੇ ਕਿਰਪਾ ਨਾਲ ਲੋਕਾਂ ਨਾਲ ਵਿਹਾਰ ਕੀਤਾ।

'ਪੁਰਖਿਆਂ' ਦੇ ਸਮੇਂ ਅਤੇ ਪ੍ਰਬੰਧ ਵਿਚ ਖੁਦਾ ਪਰਿਵਾਰਾਂ ਨਾਲ ਕੰਮ ਕਰਦਾ ਸੀ। ਪਿਤਾ ਰਾਹੀਂ ਹੀ ਖੁਦਾ ਆਪਣੀ ਗੱਲ ਕਰਦਾ ਸੀ ਜਿਸ ਕਰਕੇ ਇਸ ਪ੍ਰਬੰਧ ਵਿਚ ਯਾਜਕ, ਪਿਤਾ ਦੀ ਧਾਰਣਾ ਨੂੰ ਹੀ ਮੰਨਿਆ ਜਾਂਦਾ ਸੀ। ਲੀਡਰਸ਼ਿਪ ਅਤੇ ਹਕੂਮਤ ਅਤੇ ਕਈ ਭਾਈ ਬੰਧੂਆਂ ਨੂੰ ਦਿੱਤੀ ਜਾ ਸਕਦੀ ਸੀ ਅਤੇ ਪੁਰਖਾ ਹੋਣ ਦਾ ਇੱਖਿਤਾਅਰ ਪਲੋਠੇ ਪੁੱਤਰ ਨੂੰ ਦਿੱਤਾ ਜਾਂਦਾ ਸੀ।

ਅਗਲੇ ਪ੍ਰਬੰਧ ਨੂੰ 'ਯਹੂਦੀ' ਕਾਲ ਜਾਂ 'ਮੂਸਾ' ਦੀ ਸ਼ਰੂਆਤ ਦਾ ਕਾਲ ਕਿਹਾ ਜਾਂਦਾ ਹੈ। ਇਹ ਉਹ ਸਮਾਂ ਸੀ ਜਦ ਸੀਨੈ ਪਹਾੜ ਤੇ ਮੂਸਾ ਵੱਲੋਂ ਦਿੱਤੀ ਖਾਸ ਸ਼ਰੂਆਤੀ ਖੁਦਾ ਇਕ ਕੌਮ ਨਾਲ ਸਬੰਧ ਰੱਖਦਾ ਸੀ (ਭੂਚ 20; ਯੂਹੇਨਾ 1: 17)। ਸ਼ਰੂਆਤ ਦੇ ਇਸ ਬੇਹਤਰੀਨ ਪ੍ਰਬੰਧ ਵਿਚ ਲੇਵੀ ਦੇ ਕਬੀਲੇ ਭਾਵ ਯਾਜਕਾਈ ਦੇ ਕਬੀਲੇ ਲਈ ਪ੍ਰਬੰਧ ਸਨ; ਮੂਸਾ ਦਾ ਭਰਾ ਹਾਰੂਨ ਪਹਿਲਾ ਪ੍ਰਧਾਨ ਯਾਜਕ ਸੀ (ਭੂਚ 28; 29)। ਇਹ ਨਿਰਾਲੀ ਸ਼ਰੂਆਤ ਰੂਹਾਨੀ ਵੀ ਸੀ ਅਤੇ ਦੁਨਿਆਵੀ ਵੀ। ਇਸ ਵਿਚ ਨਾ ਸਿਰਫ਼ ਖੁਦਾ ਲਈ ਇਸਰਾਏਲ ਦੀ ਬੰਦਰੀ ਅਤੇ ਸੇਵਾ ਬਾਰੇ ਹੀ ਲਿਖਿਆ ਗਿਆ ਸੀ ਸਗੋਂ ਉਸ ਨਵੀਂ ਕੌਮ ਲਈ ਇਹ ਕਾਨੂੰਨ ਵੀ ਸੀ। ਇਸ ਕਰਕੇ ਇਸ ਵਿਚ ਜੁਰਮ, ਸਜ਼ਾ, ਮਾਲੀ ਝਗੜੇ, ਸਿਹਤ ਵਿਗਿਆਨ ਤਕ ਬਾਰੇ ਨਿਯਮ ਸਨ।

ਮੂਸਾ ਦੀ ਸ਼ਰੂਆਤ ਸਿਰਫ਼ ਇਸਰਾਏਲ ਕੌਮ ਨੂੰ ਹੀ ਦਿੱਤੀ ਗਈ ਸੀ (ਭੂਚ 34: 27, 28) ਅਤੇ ਧਰਤੀ ਦੇ ਜ਼ਿਆਦਾਤਰ ਲੋਕਾਂ 'ਤੇ, ਜਿਨ੍ਹਾਂ ਨੂੰ ਸਮੂਹਕ ਤੌਰ 'ਤੇ ਗੈਰ ਕੌਮਾਂ ਕਿਹਾ ਜਾਂਦਾ ਸੀ, ਲਾਗੂ ਨਹੀਂ ਹੁੰਦੀ ਸੀ। ਯਹੂਦੀਆਂ ਲਈ ਮੂਸਾ ਦੀ ਸ਼ਰੂਆਤੀ ਸ਼ਰੂਆਤ ਦੇ ਅਮਲ ਵਿਚ ਰਹਿਣ ਦੀਆਂ ਪੰਦਰਾਂ ਸਦੀਆਂ ਦੌਰਾਨ ਗੈਰ ਕੌਮਾਂ ਲਈ ਕਿਸੇ ਤਰ੍ਹਾਂ ਦੀ ਸ਼ਰੂਆਤ ਦੇਣ ਦੀ ਗੱਲ ਬਾਰੇ ਬਾਈਬਲ ਕੁਝ ਨਹੀਂ ਦੱਸਦੀ, ਪਰ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਖੁਦਾ ਨੂੰ ਗੈਰ ਕੌਮਾਂ ਦੀ ਵੀ ਫਿਕਰ ਸੀ।¹

ਯਹੂਦੀ ਪ੍ਰਬੰਧ ਦੌਰਾਨ ਗੈਰ ਕੌਮਾਂ ਨਾਲ ਖੁਦਾ ਦੇ ਸਬੰਧਾਂ ਦੀ ਝਲਕ ਪੂਰੇ ਪੁਰਾਣੇ ਨੇਮ ਦੇ ਇਤਿਹਾਸ ਵਿਚ ਮਿਲਦੀ ਹੈ। ਇਸ ਕਰਕੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਪੁਰਖਿਆਂ ਦਾ ਪ੍ਰਬੰਧ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਤਕ ਗੈਰ ਕੌਮਾਂ 'ਤੇ ਲਾਗੂ ਰਿਹਾ।

ਤੀਜੇ ਪ੍ਰਬੰਧ ਨੂੰ 'ਮਸੀਹੀ' ਪ੍ਰਬੰਧ ਕਿਹਾ ਜਾਂਦਾ ਹੈ। ਯਿਸੂ ਨੇ ਸਲੀਬ 'ਤੇ ਮਰ ਕੇ ਪੂਰੀ ਦੁਨੀਆਂ ਲਈ ਇਕ ਨਵੀਂ ਸ਼ਰੂਆਤੀ ਦੀ ਦਿੱਤੀ ਸੀ। ਪੌਲਸ ਨੇ ਦਾਅਵਾ ਕੀਤਾ ਕਿ ਮਸੀਹੀ ਲੋਕ 'ਪਾਪ ਅਤੇ ਮੌਤ ਦੀ ਸ਼ਰੂਆਤ' ਤੋਂ ਅਜਾਦ ਹੋ ਗਏ ਹਨ ਕਿਉਂਕਿ ਉਹ 'ਜੀਵਨ ਦੇ ਆਤਮਾ

ਦੀ ਸਰ੍ਹਾ' ਵਿਚ ਆ ਗਏ ਹਨ (ਰੋਮੀਆਂ 8:2)। ਉਹਨੇ 'ਮਸੀਹ ਦੀ ਸਰ੍ਹਾ' (1 ਕੁਰਿੰਬੀਆਂ 9:21) ਦੇ ਹੇਠ ਹੋਣ ਅਤੇ 'ਮਸੀਹ ਦੀ ਸਰ੍ਹਾ ਨੂੰ ਪੂਰਾ' ਕਰਨ ਦੀ ਗੱਲ ਵੀ ਕੀਤੀ ਸੀ (ਗਲਾਤੀਆਂ 6:2)। ਯਾਕੂਬ ਨੇ 'ਅਜ਼ਾਦੀ ਦੀ ਸਰ੍ਹਾ' ਅਤੇ 'ਸ਼ਾਹੀ ਹੁਕਮ' (ਯਾਕੂਬ 1:25; 2:8) ਬਾਰੇ ਲਿਖਿਆ। ਹੁਣ ਭਾਵੇਂ ਕੋਈ ਕਿਸੇ ਵੀ ਕੌਮ ਜਾਂ ਦੇਸ਼ ਦਾ ਹੋਵੇ, ਸਭ ਇਸ ਨਵੀਂ ਸਰ੍ਹਾ ਦੇ ਅਧੀਨ ਹੀ ਹਨ। ਇਸ ਨਵੇਂ ਪ੍ਰਬੰਧ ਵਿਚ ਪਹਿਲੇ ਦੇ ਪ੍ਰਬੰਧਾਂ ਵਾਂਗ ਝੁਦਾ ਪਰਿਵਾਰਾਂ ਜਾਂ ਕੌਮ ਨਾਲ ਨਹੀਂ ਸਗੋਂ ਨਿੱਜੀ ਤੌਰ 'ਤੇ ਵਿਹਾਰ ਕਰਦਾ ਹੈ।

ਰਸੂਲਾਂ ਦੇ ਕੰਮ ਕਿਤਾਬ ਮਸੀਹ ਦੇ ਰਾਜ ਵਿਚ ਨਵਾਂ ਜਨਮ ਲੈ ਕੇ ਉਹਦੀ ਸਰ੍ਹਾ ਦੇ ਅਧੀਨ ਹੋਣ ਵਾਲੇ ਸ਼ੁਰੂਆਤੀ ਲੋਕਾਂ ਵਿਚ ਹੈਰਾਨ ਕਰਨ ਵਾਲੇ ਫੌਰਨ ਬਦਲਾਵਾਂ ਨਾਲ ਸ਼ੁਰੂ ਹੁੰਦੀ ਹੈ। ਪਹਿਲਾਂ ਰਸੂਲਾਂ ਨੇ ਯਹੁਦੀਆਂ ਵਿਚ ਉਨ੍ਹਾਂ ਲੋਕਾਂ ਨੂੰ ਸਿਖਾਇਆ, ਜੋ ਮੂਸਾ ਦੀ ਸਰ੍ਹਾ ਤੋਂ ਵਾਕਫ ਸਨ। ਬਾਅਦ ਵਿਚ ਉਨ੍ਹਾਂ ਨੇ ਗੈਰ ਕੌਮਾਂ ਵਿਚ ਪ੍ਰਚਾਰ ਕੀਤਾ, ਜਿਨ੍ਹਾਂ 'ਚੋਂ ਕੁਰਨੇਲੀਓਂ ਸਭ ਤੋਂ ਪਹਿਲਾ ਸੀ (ਰਸੂਲਾਂ ਦੇ ਕੰਮ 10)।

ਇਕ-ਇਕ ਜਣੇ ਵੱਲੋਂ ਯਿਸੂ ਨੂੰ ਕਬੂਲ ਕਰਨ ਨਾਲ ਉਨ੍ਹਾਂ ਦਾ ਸਬੰਧ ਝੁਦਾ ਨਾਲ ਉਸ ਕਲੀਸੀਆ ਵਿਚ ਹੋ ਗਿਆ ਜਿਸ ਨੂੰ ਯਿਸੂ ਨੇ ਬਣਾਇਆ ਸੀ (ਮੱਤੀ 16:18)। ਛੇਤੀ ਹੀ ਮੰਡਲੀਆਂ ਪੂਰੀ ਦੁਨੀਆਂ ਵਿਚ ਫੈਲ ਗਈਆਂ¹ ਰਸੂਲਾਂ ਦੇ ਕੰਮ ਕਿਤਾਬ ਵਿਚ ਇਹ ਸਮਝ ਮਿਲਦੀ ਹੈ ਕਿ ਝੁਦਾ ਪ੍ਰਭੂ ਦੀ ਕਲੀਸੀਆ ਦੇ ਲੋਕਾਂ ਨਾਲ ਨਿੱਜੀ ਤੌਰ 'ਤੇ ਅਤੇ ਮੰਡਲੀਆਂ ਦੇ ਤੌਰ 'ਤੇ, ਆਪਣੇ ਬੱਚਿਆਂ ਨਾਲ ਹੁਣ ਕਿਵੇਂ ਵਿਹਾਰ ਕਰਦਾ ਹੈ।

ਮੰਡਲੀਆਂ ਨੇ ਦੂਜੀਆਂ ਮੰਡਲੀਆਂ ਨਾਲ ਸਾਂਝ ਕੀਤੀ

ਯਹੁਸਲਮ ਦੀ ਪਹਿਲੀ ਮੰਡਲੀ ਨੇ (ਰਸੂਲਾਂ ਦੇ ਕੰਮ 2:41-47) ਹੋਰ ਸਹਿਰਾਂ ਵਿਚ ਝੁਦਾ ਦੀ ਬੰਦਰੀ ਕਰਨ ਵਾਲੇ ਸਾਥੀਆਂ ਦੀ ਪਛਾਣ ਕੀਤੀ। ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੇ ਹੱਥ ਅੰਤਾਕੀਆ ਦੇ ਮਸੀਹੀ ਲੋਕਾਂ ਲਈ ਮਦਦ ਭੇਜੀ (ਰਸੂਲਾਂ ਦੇ ਕੰਮ 8:14)। ਬਾਅਦ 'ਚ ਇਸ ਮੰਡਲੀ ਨੇ ਤਰਸੁਸ ਦੇ ਰਹਿਣ ਵਾਲੇ ਸੌਲਸ ਨਾਂ ਦੇ ਆਦਮੀ ਨੂੰ ਕਬੂਲ ਕੀਤਾ ਜਿਹਨੇ ਦਾ ਮਿਸ਼ਨ ਵਿਚ ਮਸੀਹ ਨੂੰ ਕਬੂਲ ਕੀਤਾ ਸੀ (ਰਸੂਲਾਂ ਦੇ ਕੰਮ 9:26-28)। ਯਹੁਸਲਮ ਦੀ ਕਲੀਸੀਆ ਨੇ ਕੈਸਰ ਵਿਚ ਗੈਰ ਕੌਮਾਂ ਦੇ ਲੋਕਾਂ ਦਾ ਮਸੀਹੀ ਬਣਨਾ ਕਬੂਲ ਕਰ ਲਿਆ (ਰਸੂਲਾਂ ਦੇ ਕੰਮ 11:18), ਜੋ ਯਹੁਦੀਆਂ ਅਤੇ ਗੈਰ ਕੌਮਾਂ ਵਿਚਕਾਰ ਮੁਤੱਅਸਬ ਦੀ ਵੱਡੀ ਕੰਧ ਢਹਿਣ ਦਾ ਸਥਾਤ ਸੀ। ਇਸੇ ਕਲੀਸੀਆ ਨੇ 'ਝੁਦਾ ਦੀ ਪ੍ਰੇਰਣਾ ਨਾਲ ਲਿਖੇ ਨਵੇਂ ਨੇਮ ਦੀ ਪਹਿਲੀ ਪੱਤਰੀ' ਭੇਜੀ ਜੋ ਗੈਰ ਕੌਮਾਂ ਦੀ ਸੁੰਨਤ ਬਾਰੇ ਪ੍ਰਭੂ ਦੇ ਫੈਸਲਿਆ ਦੀ ਵਿਆਖਿਆ ਕਰਨ ਲਈ ਇਕ ਚਿੱਠੀ ਦੇ ਰੂਪ ਵਿਚ ਤਿਆਰ ਕੀਤੀ ਗਈ ਸੀ (ਰਸੂਲਾਂ ਦੇ ਕੰਮ 15:22-31)। ਇਹ ਫੈਸਲਾ ਸਾਫ਼ ਤੌਰ 'ਤੇ ਝੁਦਾ ਦੀ ਪ੍ਰੇਰਣਾ ਤੋਂ ਸੀ ਜੋ ਪਵਿੱਤਰ ਆਤਮਾ ਦੀ ਅਗਵਾਈ ਵਿਚ ਲਿਖਿਆ ਗਿਆ ਸੀ, ਰਸੂਲਾਂ ਦੇ ਵੋਟ ਪਾਉਣ ਕਰਕੇ ਨਹੀਂ (ਰਸੂਲਾਂ ਦੇ ਕੰਮ 15:28)।

ਅੰਤਾਕੀਆ ਦੇ ਮਸੀਹੀ ਲੋਕਾਂ ਨੇ ਅਕਾਲ ਦੌਰਾਨ ਯਹੁਸਲਮ ਅਤੇ ਯਹੁਦੀਆ ਵਿਚ ਰਾਹਤ ਸਮੱਗਰੀ ਭੇਜੀ ਸੀ (ਰਸੂਲਾਂ ਦੇ ਕੰਮ 11:27-30)। ਅੰਤਾਕੀਆ ਦੀ ਕਲੀਸੀਆ ਨੇ ਵੀ ਇੰਜੀਲ ਦੇ ਪ੍ਰਚਾਰ ਲਈ ਭੂਮੱਧ ਸਾਗਰ ਦੇ ਪਾਰ ਮਿਸ਼ਨਰੀ ਭੇਜੇ ਸਨ (ਰਸੂਲਾਂ ਦੇ ਕੰਮ 13:1-3) ਅਤੇ ਤਿੰਨ ਸਾਲ ਤੋਂ ਵਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨ੍ਹਾਂ ਲੋਕਾਂ

ਦੇ ਮੁੜਨ ਦੀ ਖਬਰ ਮਿਲੀ ਸੀ (ਰਸੂਲਾਂ ਦੇ ਕੰਮ 14:26, 27)।

ਬਾਅਦ 'ਚ ਪਰੋਪਕਾਰ ਤੇ ਕੰਮ ਦੀ ਲੋੜ ਨਾਲ ਮਿਲੇ ਸਹਿਯੋਗ ਅਤੇ ਸਾਂਝ ਦੀ ਇਕ ਹੋਰ ਉਦਾਹਰਣ ਮਿਲਦੀ ਹੈ। ਗਲਾਤੀਆ, ਮਕਦੂਨੀਆ ਅਤੇ ਅਖਾਇਆ ਦੀ ਕਲੀਸੀਆ ਨੇ ਯਹੂਦੀਆ ਵਿਚ ਪਏ ਅਕਾਲ ਲਈ ਰਾਹਤ ਭੇਜੀ। ਪੌਲਸ ਨੂੰ ਇਸ ਦਾਨ ਨੇ ਅੱਗੇ ਦੇਣ ਵਿਚ ਮਦਦ ਕੀਤੀ ਸੀ (ਰਸੂਲਾਂ ਦੇ ਕੰਮ 24:17; 1 ਕੁਰਿੰਬੀਆਂ 16:1, 2; 2 ਕੁਰਿੰਬੀਆਂ 8:1; 9:1, 2)।

ਪੂਰੇ ਗਿਆਤ ਸੰਸਾਰ ਦੀਆਂ ਵੱਖ-ਵੱਖ ਮੰਡਲੀਆਂ ਆਪਣੇ ਸਾਥੀ ਮਸੀਹੀਆਂ ਨਾਲ ਸੰਗਤੀ ਕਰਕੇ ਇਕ ਦੂਜੇ ਨੂੰ ਸ਼ਕਤੀ ਅਤੇ ਮਦਦ ਦੇ ਕੇ ਉਨ੍ਹਾਂ ਨੂੰ ਮਾਨਤਾ ਦਿੰਦੀਆਂ ਸਨ ਅਤੇ ਆਪਣੇ ਆਪ ਨੂੰ ਪ੍ਰਭੂ ਦੀ ਓਸੇ ਕਲੀਸੀਆ ਦੀਆਂ ਸਥਾਨਕ ਮੰਡਲੀਆਂ ਵਿਚ ਮੰਨਦੀਆਂ ਸਨ। ਹਰ ਸਥਾਨਕ ਕਲੀਸੀਆ ਵਿਸ਼ਵਵਿਆਪੀ ਕਲੀਸੀਆ ਦਾ ਛੋਟਾ ਰੂਪ ਸੀ।

ਖਾਸ ਲੋਕਾਂ ਨੇ ਮੰਡਲੀਆਂ ਦੀ ਰਹਿਨਮਾਈ ਕੀਤੀ

ਸੁਰੂ 'ਚ ਯਹੂਸ਼ਲਮ ਦੀ ਸਭ ਤੋਂ ਪਹਿਲੀ ਮੰਡਲੀ ਦੇ ਆਗੂ ਰਸੂਲ ਹੀ ਸਨ। ਉਹ ਨਾ ਸਿਰਫ਼ ਸਿੱਖਿਆ ਦੇਣ ਵਿਚ ਸਗੋਂ ਪਰੋਪਕਾਰ ਲਈ ਮਿਲੇ ਚੰਦੇ ਨੂੰ ਵੰਡਣ ਵਿਚ ਵੀ ਅਗਵਾਈ ਕਰਦੇ ਸਨ। ਪਰੋਪਕਾਰੀ ਕੰਮ ਕਰਨ ਦੀ ਲੋੜ ਪੈਣ 'ਤੇ ਮਸੀਹੀ ਲੋਕਾਂ ਨੇ ਆਪਣੇ ਦਾਨ 'ਰਸੂਲਾਂ ਦੇ ਕਦਮਾਂ 'ਚ' (ਰਸੂਲਾਂ ਦੇ ਕੰਮ 4:37) ਰੱਖ ਦਿੱਤੇ। ਅੱਜ ਅਜਿਹੇ ਇੰਤਜ਼ਾਮ ਨੂੰ ਕਲੀਸੀਆ ਦਾ ਭੰਡਾਰ ਜਾਂ ਬੈਂਕ ਖਾਤਾ ਕਿਹਾ ਜਾ ਸਕਦਾ ਹੈ। ਧਨ ਇਕ ਥਾਂ ਇਕੱਠਾ ਕੀਤਾ ਜਾਂਦਾ ਸੀ ਅਤੇ ਉਸ ਮੰਡਲੀ ਦੇ ਆਗੂਆਂ ਭਾਵ ਰਸੂਲਾਂ ਦੇ ਫੈਸਲੇ ਨਾਲ ਲੋੜਵੰਦਾਂ ਵਿਚ ਵੰਡਿਆ ਜਾਂਦਾ ਸੀ। ਵੰਡਣ ਦੇ ਅਸਲੀ ਕੰਮ ਨੂੰ ਕਰਨ ਲਈ ਰਸੂਲਾਂ ਦੀ ਮਦਦ ਲਈ ਕਲੀਸੀਆ ਦੇ ਖਾਸ ਸੇਵਕਾਂ ਨੂੰ ਚੁਣਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿਚ ਡੀਕਨ ਕਰਕੇ ਜਾਣਿਆ ਜਾਣ ਲੱਗਾ ਸੀ (ਰਸੂਲਾ ਦੇ ਕੰਮ 6:1-6)। ਰਸੂਲਾਂ ਦੀ ਨਿੱਜੀ ਰਹਿਨਮਾਈ ਆਰਜੀ ਸੀ, ਕਿਉਂਕਿ ਖੁਦਾ ਨੇ ਕਲੀਸੀਆਵਾਂ ਦੀ ਯੋਜਨਾ ਸਥਾਈ ਲੀਡਰਸ਼ਿਪ ਦੇਣ ਲਈ ਬਣਾਈ ਸੀ ਜਿਸ ਵਿਚ ਰਸੂਲਾਂ ਦੇ ਸਦਾ ਰਹਿਣ ਦੀ ਲੋੜ ਨਹੀਂ ਸੀ।

ਕੁਝ ਹੀ ਸਾਲਾਂ 'ਚ ਯਹੂਦੀਆ ਵਿਚ ਅਕਾਲ ਪੈਣ 'ਤੇ ਅੰਤਾਕੀਆ ਦੇ ਭਾਈਆਂ ਨੇ ਯਹੂਸ਼ਲਮ ਵਿਚ ਕੁਝ ਦਾਨ ਭੇਜਿਆ ਸੀ। ਇਹ ਰਾਹਤ 'ਐਲਡਰਾਂ ਕੋਲ' (ਰਸੂਲਾਂ ਦੇ ਕੰਮ 11:30) ਭੇਜੀ ਗਈ ਸੀ। ਪੌਲਸ ਦੀਆਂ ਮੁਢਲੀਆਂ ਮਿਸ਼ਨਰੀ ਕੋਸ਼ਿਸ਼ਾਂ ਵਿਚ ਆਦਮੀਆਂ ਨੂੰ ਐਲਡਰ ਨਿਯੁਕਤ ਕਰਨਾ ਵੀ ਸ਼ਾਮਿਲ ਸੀ। ਜਦ ਉਹਨੇ ਅਤੇ ਬਰਨਾਬਾਸ ਨੇ ਉਨ੍ਹਾਂ ਨਵੀਆਂ ਮੰਡਲੀਆਂ ਵਿਚ ਜਿਨ੍ਹਾਂ ਵਿਚ ਉਹ ਕੰਮ ਕਰ ਰਹੇ ਸਨ, ਆਗੂਆਂ ਦੀ ਨਿਯੁਕਤੀ ਕੀਤੀ ਤਾਂ ਇਨ੍ਹਾਂ ਆਗੂਆਂ ਨੂੰ 'ਐਲਡਰ' ਆਖਿਆ ਗਿਆ ਸੀ (ਰਸੂਲਾਂ ਦੇ ਕੰਮ 14:23)।

ਪਹਿਲੀ ਮਿਸ਼ਨਰੀ ਯਾਤਰਾ ਦੇ ਅਖੀਰ 'ਚ ਸੁੰਨਤ ਦੀ ਅੜਚਨ ਦੀ ਚਰਚਾ ਲਈ ਖਾਸ ਸਭ ਵੇਲੇ ਯਹੂਸ਼ਲਮ ਵਿਚ ਰਸੂਲਾਂ ਦੇ ਇਲਾਵਾ ਕੁਝ ਹੋਰ ਲੋਕ ਵੀ ਆਗੂ ਸਨ ਅਤੇ ਉਨ੍ਹਾਂ ਨੂੰ 'ਐਲਡਰ' ਜਾਂ ਬਜ਼ੁਰਗ ਕਿਹਾ ਜਾਂਦਾ ਸੀ (ਰਸੂਲਾਂ ਦੇ ਕੰਮ 15:2, 4, 6, 22)। ਮਾਲਟਾ ਵਿਚ ਪੌਲਸ ਨੇ ਅਫਸੂਸ ਤੋਂ ਆਏ ਭਾਈਆਂ ਨਾਲ ਪਿਆਰ ਭਰੀ ਅਤੇ ਹੰਝੂ ਭਰੀ ਵਿਦਾਈ ਸਭਾ ਕੀਤੀ। ਲੂਕਾ ਨੇ ਲਿਖਿਆ ਹੈ ਕਿ ਇਹ ਲੋਕ 'ਬਜ਼ੁਰਗ' ਸਨ (ਰਸੂਲਾਂ ਦੇ ਕੰਮ 20:17; 20:28 ਵੀ ਵੇਖੋ)। ਤੀਜੀ ਮਿਸ਼ਨਰੀ ਯਾਤਰਾ ਦੇ ਅਖੀਰ 'ਚ, ਯਹੂਸ਼ਲਮ ਦੀ

ਕਲੀਸੀਆ ਨੇ ਐਲਡਰਾਂ ਵੱਲੋਂ ਪੌਲਸ ਨੂੰ ਇਕ ਬੇਨਤੀ ਕੀਤੀ ਗਈ ਕਿ ਉਹ ਇਕ ਮੰਨਤ ਨੂੰ ਪੁਰਾ ਕਰਨ ਲਈ ਚਾਰ ਜਵਾਨਾਂ ਦੀ ਮਦਦ ਕਰੇ (ਰਸੂਲਾਂ ਦੇ ਕੰਮ 21: 18-25)।

ਇਨ੍ਹਾਂ ਸਭ ਘਟਨਾਵਾਂ ਵਿਚ ਐਲਡਰਾਂ ਦਾ ਜ਼ਿਕਰ ਹੋਣ 'ਤੇ ਸੰਦਰਭਾਂ ਤੋਂ ਪਤਾ ਲਗਦਾ ਹੈ ਕਿ ਲੂਕਾ ਪ੍ਰਭੂ ਦੀ ਕਲੀਸੀਆ ਦੀਆਂ ਸਥਾਨਕ ਮੰਡਲੀਆਂ ਦੇ ਆਗੂਆਂ ਬਾਰੇ ਲਿਖ ਰਿਹਾ ਸੀ। ਇਨ੍ਹਾਂ ਪੁਰਖਾਂ ਨੂੰ ‘‘ਐਲਡਰ’’ ਕਿਹਾ ਗਿਆ ਅਤੇ ਉਹ ਪ੍ਰਭੂ ਵੱਲੋਂ ਆਪਣੀ ਕਲੀਸੀਆ ਦੇ ਪੱਕੇ ਪ੍ਰਬੰਧ ਦਾ ਹਿੱਸਾ ਸਨ।

ਇਨ੍ਹਾਂ ਦੇ ਅਹੁਦੇ

ਨਵੇਂ ਨੇਮ ਵਿਚ ਇਨ੍ਹਾਂ ਆਗੂਆਂ ਨੂੰ ਤਿੰਨ ਨਾਵਾਂ ਭਾਵ: ‘‘ਬਜ਼ੁਰਗ/ਐਲਡਰ,’’ ‘‘ਨਿਗਾਹਬਾਨ/ਬਿਸ਼ਪ,’’ ਅਤੇ ‘‘ਪਾਸਬਾਨ/ਪਾਸਟਰ’’ ਮਾਲਟਾ ਵਿਚ ਆਪਣੇ ਉਪਦੇਸ਼ ਵਿਚ ਪੌਲਸ ਨੇ ਇਨ੍ਹਾਂ ਨੂੰ ‘‘ਬਜ਼ੁਰਗਾਂ’’ (overseers) (“bishops”; KJV) ਕਿਹਾ ਜਦ ਕਿ ਲੂਕਾ ਨੇ ਲਿਖਿਆ ਹੈ ਕਿ ਪੌਲਸ ਨੇ ‘‘ਬਜ਼ੁਰਗਾਂ’’ ਨੂੰ ਉਹਨੂੰ ਮਿਲਣ ਲਈ ਸੱਦਿਆ ਸੀ (ਰਸੂਲਾਂ ਦੇ ਕੰਮ 20: 17, 28)। ਤੀਤੁਸ ਨੂੰ ਕਰੇਤ ਵਿਚ ਛੱਡਣ ਵੇਲੇ ਪੌਲਸ ਨੇ ਉਹਨੂੰ ਐਲਡਰਾਂ ਦੀ ਨਿਯੁਕਤੀ ਕਰਨ ਦਾ ਹੁਕਮ ਦਿੱਤਾ ਸੀ; ਪਰ ਇਨ੍ਹਾਂ ਆਗੂਆਂ ਦੀਆਂ ਰੂਹਾਨੀ ਖੂਬੀਆਂ ਦੱਸਦਿਆਂ ਉਹਨੇ ਵੀ ਉਨ੍ਹਾਂ ਨੂੰ ‘‘bishops’’ ਕਿਹਾ ਸੀ (ਤੀਤੁਸ 1: 5, 7)।³ ਪਤਰਸ ਨੇ ਨਾਲ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਕੰਮ ਵਿਚ ਤਾਜ਼ਨਾ ਦਿੰਦਿਆਂ ਆਪਣੇ ਆਪ ਨੂੰ ‘‘ਬਜ਼ੁਰਗ’’ ਆਖਿਆ ਸੀ ‘‘ਤਾਂ ਵੀ ਉਸ ਨੇ ਉਨ੍ਹਾਂ ਨੂੰ ਉਸ ਝੁੰਡ ਦੀ ਰਖਵਾਲੀ ਕਰਨ ਜਾਂ ਉਨ੍ਹਾਂ ਦਾ ‘‘ਪਾਸਬਾਨ (ਪਾਸਟਰ)’’ ਬਣਨ ਲਈ ਆਖਿਆ ਸੀ (1 ਪਤਰਸ 5: 1, 2)। ਜਾਹਿਰ ਹੈ ਕਿ ਇਨ੍ਹਾਂ ਸਭ ਸ਼ਬਦਾਂ ਦੀ ਵਰਤੋਂ ਇੱਕੋ ਹੀ ਕੰਮ ਲਈ, ਇੱਕੋ ਹੀ ਅਹੁਦੇ ਲਈ ਅਤੇ ਇੱਕੋ ਹੀ ਤਰ੍ਹਾਂ ਦੇ ਲੋਕਾਂ ਲਈ ਕੀਤੀ ਗਈ ਸੀ ਜੋ ਇਸ ਅਹੁਦੇ 'ਤੇ ਸਨ। ਉਨ੍ਹਾਂ ਨੂੰ ਤਿੰਨ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ।

ਪ੍ਰੈਸਬਿਊਟਰੋਸ ਉਹ ਯੂਨਾਨੀ ਸ਼ਬਦ ਹੈ ਜਿਹਦਾ ਨਵੇਂ ਨੇਮ ਵਿਚ ਚੁਹੱਤਰ ਵੱਖ-ਵੱਖ ਰੂਪਾਂ ਵਿਚ ਬਹੁਤਾ ਕਰਕੇ ਅਨੁਵਾਦ ‘‘ਬਜ਼ੁਰਗ’’ ਹੋਇਆ ਹੈ। ਰਸੂਲਾਂ ਦੇ ਕੰਮ ਕਿਤਾਬ ਵਿਚ ਉਨ੍ਹੀਂ ਵਾਰ ਇਹਦੀ ਵਰਤੋਂ ਹੋਈ ਹੈ। ਰਸੂਲਾਂ ਦੇ ਕੰਮ ਕਿਤਾਬ ਵਿਚ ਦੋ ਸੰਦਰਭਾਂ ਵਿਚ ਇਹ ਬੁੱਢੇ ਜਾਂ ਬਜ਼ੁਰਗ ਆਦਮੀ ਲਈ ਵੀ ਵਰਤਿਆ ਗਿਆ ਹੈ, ਜਦਕਿ ਸੱਤ ਵਾਰ ਯਹਦੀ ਸਮਾਜ ਦੇ ਆਗੂਆਂ ਲਈ ਵਰਤੋਂ ਵਿਚ ਆਇਆ ਹੈ। ਪਰ ਰਸੂਲਾਂ ਦੇ ਕੰਮ ਕਿਤਾਬ ਵਿਚ ਇਸ ਸ਼ਬਦ ਦੀ ਜ਼ਿਆਦਾਤਰ ਵਰਤੋਂ ਪ੍ਰਭੂ ਦੀ ਕਲੀਸੀਆ ਦੇ ਆਗੂਆਂ ਲਈ ਹੀ ਹੋਈ ਹੈ। ਇਸ ਤਰ੍ਹਾਂ ਇਸ ਸ਼ਬਦ ਦੀ ਵਰਤੋਂ ਦਸ ਵਾਰ ਹੋਈ ਹੈ। ‘‘ਬਜ਼ੁਰਗ’’ ਇਕ ਅਜਿਹਾ ਸ਼ਬਦ ਹੈ ਜਿਸ ਤੋਂ ਕਿਸੇ ਦੀ ਉਮਰ ਅਤੇ ਤਜਰਬੇ ਦਾ ਪਤਾ ਲਗਦਾ ਹੈ, ਪਰ ਕੁਝ ਸੰਦਰਭਾਂ ਵਿਚ ਇਹਦਾ ਮਤਲਬ ਪ੍ਰਭੂ ਦੀ ਕਲੀਸੀਆ ਦੀ ਮੰਡਲੀ ਦੀ ਅਗਵਾਈ ਲਈ ਠਹਿਰਾਏ ਗਏ ਲੋਕਾਂ ਦੇ ਖਾਸ ਸਮੂਹ ਨਾਲ ਜੁੜਿਆ ਹੈ। ਉਮਰ, ਤਜਰਬੇ ਅਤੇ ਰੂਹਾਨੀ ਪਰਿਪੱਕਤਾ ਕਰਕੇ ਉਨ੍ਹਾਂ ਨੂੰ ਕਲੀਸੀਆਵਾਂ ਦੇ ਆਗੂ ਬਣਾਇਆ ਜਾਣਾ ਸੀ।

‘‘ਬਿਸ਼ਪ’’ ਜਾਂ ‘‘ਨਿਗਾਹਬਾਨ’’ ਅਨੁਵਾਦ ਹੋਇਆ ਸ਼ਬਦ (ਐਪੀਸਕੋਪੋਸ) ਦੋ ਯੂਨਾਨੀ ਸ਼ਬਦਾਂ ਨੂੰ ਮਿਲਾਉਂਦਾ ਹੈ ਜਿਨ੍ਹਾਂ ਦਾ ਅਰਥ ‘‘to scope over’’ ਜਾਂ ‘‘to see over’’ ਬਣਦਾ ਹੈ। ਅਗਵਾਈ ਦੇ ਮਾਮਲਿਆਂ ਵਿਚ ਇਹ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ

ਕੰਮ ਅਤੇ ਕਰਮਚਾਰੀਆਂ 'ਤੇ ਨਜ਼ਰ ਰਖਦੇ ਹਨ। ਨਵੇਂ ਨੇਮ ਵਿਚ ਇਹਦੀ ਵਰਤੋਂ ਗਿਆਰਾਂ ਵਾਰ ਹੋਈ ਹੈ; ਸੱਤ ਵਾਰ ਇਹ ਸ਼ਬਦ ਸਥਾਨਕ ਕਲੀਸੀਆਵਾਂ ਦੇ ਰੁਹਾਨੀ ਆਗੂਆਂ ਲਈ ਵਰਤਿਆ ਗਿਆ ਹੈ। ਇਕ ਵਾਰ ਰਸੂਲ ਦੇ ਕੰਮ ਲਈ ਇਹਦੀ ਵਰਤੋਂ ਹੋਈ ਹੈ (ਰਸੂਲਾਂ ਦੇ ਕੰਮ 1:20)। ਦੋ ਵਾਰ ਇਹਦਾ ਅਨੁਵਾਦ 'ਦ੍ਰਿਸ਼ਟੀ' (ਲੂਕਾ 19:44; 1 ਪਤਰਸ 2:12) ਅਤੇ ਇਕ ਵਾਰ ਧਿਆਨ ਨਾਲ 'ਵੇਖਦੇ' ਰਹਿਣ ਲਈ ਹੋਈ ਹੈ (ਇਬਰਾਨੀਆ 12:15)। ਸਥਾਨਕ ਕਲੀਸੀਆ ਦੀ ਰਹਿਨੁਮਾਈ ਕਰਨ ਵਾਲੇ ਲੋਕਾਂ ਲਈ ਵਰਤੇ ਜਾਣ 'ਤੇ ਇਹਦਾ ਮਤਲਬ ਉਸ ਜਮਾਤ ਦੇ ਲੋਕਾਂ ਦੇ ਕੰਮਾਂ ਦੀ ਨਿਗਰਾਨੀ ਰੱਖਣਾ ਹੈ।

'ਪਾਸਥਾਨ' ਜਾਂ 'ਚਰਵਾਹਾ' (*poimen*) ਸ਼ਬਦ ਦੀ ਵਰਤੋਂ ਮੂਲ ਅਤੇ ਸੰਕੇਤਿਕ ਹਵਾਲਿਆਂ ਵਿਚ ਉਨ੍ਹਾਂ ਲਈ ਹੁੰਦੀ ਹੈ ਜੋ ਭੇਡਾਂ ਦੀ ਰਖਵਾਲੀ ਕਰਦੇ ਹਨ। ਨਵੇਂ ਨੇਮ ਵਿਚ ਇਹਦੀ ਵਰਤੋਂ ਉਣਤਾਲੀ ਵਾਰ ਹੋਈ ਹੈ ਜਿਸ ਵਿਚ ਘੱਟੋ-ਘੱਟ ਤੇਰਾਂ ਵਾਰ ਉਨ੍ਹਾਂ ਲੋਕਾਂ ਦੀ ਵਿਆਖਿਆ ਲਈ ਹੈ ਜੋ ਸਚਮੁਚ ਭੇਡਾਂ ਦੇ ਇੱਜੜ ਚਰਾਉਂਦੇ ਹਨ। ਇਹ ਸ਼ਬਦ ਰੂਹਾਂ ਦੇ ਖਾਸ ਚਰਵਾਹੇ ਦੇ ਤੌਰ 'ਤੇ ਯਿਸੂ ਲਈ ਪੰਜ ਵਾਰ ਵਰਤਿਆ ਗਿਆ ਹੈ, ਪਰ ਘੱਟੋ-ਘੱਟ ਸੱਤ ਵਾਰ ਇਸ ਤੋਂ ਭਾਵ ਸਥਾਨਕ ਕਲੀਸੀਆਵਾਂ ਦੇ ਆਗੂਆਂ ਤੋਂ ਹੀ ਹੈ। ਇਕ ਵਾਰ ਐਲਡਰਾਂ ਦੇ ਕੰਮ ਦੀ ਵਿਆਖਿਆ ਲਈ ਇਸ ਸ਼ਬਦ ਦੀ ਵਰਤੋਂ ਕਿਰਿਆ ਰੂਪ ਵਿਚ ਹੋਈ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਮੰਡਲੀ ਦੇ ਆਗੂਆਂ ਲਈ ਇਨ੍ਹਾਂ ਸ਼ਬਦਾਂ ਨੂੰ ਇਕ ਢੂਜੇ ਦੀ ਥਾਂ 'ਤੇ ਅਦਲ-ਬਦਲ ਦੇ ਵਰਤਿਆ ਗਿਆ ਹੈ (ਰਸੂਲਾਂ ਦੇ ਕੰਮ 20:28)। ਉਮਰ, ਤਜਰਬਾ ਅਤੇ ਰੁਹਾਨੀ ਪਰਿਪੱਕਤਾ ਕਰਕੇ ਮੰਡਲੀਆਂ ਦੇ ਆਗੂਆਂ ਨੂੰ 'ਐਲਡਰ' ਜਾਂ ਬਜ਼ੁਰਗ ਕਿਹਾ ਜਾ ਸਕਦਾ ਹੈ ਅਤੇ ਭੇਡਾਂ ਦੇ ਇੱਜੜ (ਅਫਸੂਸ ਦੇ ਮਸੀਹੀ ਲੋਕਾਂ) ਦੀ ਰਖਵਾਲੀ ਕਰਨ ਕਰਕੇ ਉਨ੍ਹਾਂ ਨੂੰ 'ਪਾਸਟਰ/ਪਾਸਥਾਨ' ਜਾਂ 'ਚਰਵਾਹੇ' ਕਿਹਾ ਜਾ ਸਕਦਾ ਸੀ। ਇਹਦੇ ਇਲਾਵਾ ਉਨ੍ਹਾਂ ਨੂੰ ਸਮੂਹ ਦੇ ਮਾਮਲਿਆਂ ਦੀ ਨਿਗਰਾਨੀ ਲਈ 'bishops' ਜਾਂ 'ਨਿਗਾਹਬਾਨ' ਕਿਹਾ ਜਾ ਸਕਦਾ ਸੀ।

ਮੁੱਢਲੀਆਂ ਕਲੀਸੀਆਵਾਂ ਵਿਚ ਇਸ ਤਰ੍ਹਾਂ ਦੇ ਸਪੱਸ਼ਟ ਕੰਮ ਜਾਂ ਅਹੁਦੇ ਪੌਲਸ ਦੀਆਂ ਪੱਤਰੀਆਂ ਵਿਚ ਮਿਲਦੇ ਹਨ ਜੋ ਉਹਨੇ ਛਿਲੀਪੈ ਦੀ ਮੰਡਲੀ ਦੇ ਨਾਂਅ ਲਿਖੀ ਸੀ (ਛਿਲੀਪੈਆਂ 1:1), ਜਿਸ ਵਿਚ ਉਹਨੇ ਲਿਖਿਆ, 'ਨਿਗਾਹਬਾਨਾਂ (ਬਿਸਪਾਂ) ਅਤੇ ਸੇਵਕਾਂ (ਡੀਕਨਾਂ) ਸਣੇ।' ਖੁਦਾ ਨੇ ਕਲੀਸੀਆ ਨੂੰ ਚਲਾਉਣ ਲਈ ਲੀਡਰਸ਼ਿਪ ਦਿੱਤੀ, ਅਤੇ ਉਨ੍ਹਾਂ ਦੀ ਵਿਆਖਿਆ ਲਈ 'ਬਜ਼ੁਰਗ,' 'ਨਿਗਾਹਬਾਨ,' ਅਤੇ 'ਪਾਸਥਾਨ' ਸ਼ਬਦਾਂ ਦੀ ਵਰਤੋਂ ਇਕ ਢੂਜੇ ਦੇ ਸਮਾਨ ਅਰਥੀ ਦੇ ਤੌਰ 'ਤੇ ਹੁੰਦੀ ਸੀ। ਇਸ ਆਇਤ ਵਿਚ ਡੀਕਨਾਂ ਦੇ ਜ਼ਿਕਰ ਤੋਂ ਸੰਕੇਤ ਮਿਲਦਾ ਹੈ ਕਿ ਛਿਲੀਪੈ ਦੀ ਕਲੀਸੀਆ ਦੇ ਆਗੂਆਂ ਦੇ ਨਾਲ-ਨਾਲ ਸੇਵਾ ਲਈ ਦਾਸ ਸੇਵਕਾਂ ਨੂੰ ਬਹੁਤੀ ਪਛਾਣ ਮਿਲੀ ਸੀ।

ੴ ਨਾਂ ਦੀਆਂ ਬੂਜੀਮਕਾਵਾਂ

ਬਜ਼ੁਰਗਾਂ/ਨਿਗਾਹਬਾਨਾਂ/ਪਾਸਥਾਨਾਂ (ਜਾਂ ਐਲਡਰਾਂ/ਬਿਸਪਾਂ/ਪਾਸਟਰਾਂ) ਦਾ ਕੰਮ ਤਿੰਨ ਤਰ੍ਹਾਂ ਦਾ ਹੋਣਾ ਸੀ। ਪਹਿਲਾਂ ਤਾਂ ਬਜ਼ੁਰਗਾਂ ਨੇ ਅਗਵਾਈ ਕਰਨੀ ਸੀ। ਉਨ੍ਹਾਂ ਦੀਆਂ ਜ਼ਿਮੇਵਾਰੀਆਂ ਵਿਚ ਉਸ ਕਲੀਸੀਆ ਦਾ ਪ੍ਰਬੰਧ ਅਤੇ ਰਖਵਾਲੀ ਸ਼ਾਮਲ ਸੀ ਜਿੱਥੇ ਉਹ ਰਹਿੰਦੇ ਅਤੇ ਬੰਦਰੀ ਕਰਦੇ ਸਨ (1 ਤਿਮੇਖਿਊਸ 3:5; 5:17)। ਉਨ੍ਹਾਂ ਨੇ ਆਪਣਾ ਨਮੂਨਾ ਦੇ ਕੇ, ਸਿੱਖਿਆ ਦੇ ਕੇ

ਅਤੇ ਨਿਗਰਾਨੀ ਰੱਖ ਕੇ ਇੰਤਜ਼ਾਮ ਕਰਨਾ ਹੁੰਦਾ ਸੀ (ਇਬਰਾਨੀਆਂ 13: 7, 17)।

ਦੂਜਾ, ਸਹੀ ਢੰਗ ਨਾਲ ਅਗਵਾਈ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਨਿੱਜੀ ਜਿੰਦਗੀਆਂ ਅਤੇ ਵਿਹਾਰਾਂ 'ਤੇ ਧਿਆਨ ਦੇਣ ਦੀ ਲੋੜ ਸੀ (ਰਸੂਲਾਂ ਦੇ ਕੰਮ 20:28)। ਇਨ੍ਹਾਂ ਲੋਕਾਂ ਨੇ ਆਪਣੇ ਅਧੀਨ ਆਤਮਾਵਾਂ ਦੀ ਤਰਫੋਂ ਵੀ ਨਿਗਰਾਨੀ ਕਰਨੀ ਸੀ (ਇਬਰਾਨੀਆਂ 13: 17) ਅਤੇ ਸੱਚਾਈ ਦਾ ਵਿਰੋਧ ਕਰਨ ਵਾਲੇ 'ਝਗੜਾਲੂਆਂ' ਨੂੰ ਤਾੜ ਕੇ ਅਤੇ ਸਮਝਾ ਕੇ ਖੁਦਾ ਦੇ ਵਚਨ ਦੇ ਵਡਾਦਾਰ ਵੀ ਰਹਿਣਾ ਸੀ (ਤੀਤੁਸ 1: 9)।

ਤੀਜਾ, ਉਨ੍ਹਾਂ ਨੇ ਭੇਜਨ ਖਵਾਉਣਾ ਸੀ/ਪ੍ਰਭੂ ਨੇ ਕਲੀਸੀਆ ਦੀ ਰੂਪਰੇਖਾ ਬਣਾਈ ਤਾਂ ਜੋ ਕਾਬਲ ਲੋਕ ਆਪਣੇ ਅਧੀਨ ਆਤਮਾਵਾਂ ਨੂੰ ਹਦਾਇਤ ਕਰ ਸਕਣ (ਰਸੂਲਾਂ ਦੇ ਕੰਮ 20:28; 1 ਪਤਰਸ 5:2)। ਉਨ੍ਹਾਂ ਨੇ (1 ਤਿਮੋਖਿਊਸ 3:2) ਜੋ ਵਿਹਾਰਕ ਸਿੱਖਿਆ ਦੇਣ ਦਾ ਕੰਮ ਕਰਨਾ ਸੀ ਅਤੇ ਇਕ ਨਕਾਰਾਤਮਕ ਅਰਥ ਵਿਚ ਉਹ ਚੌਕੀਦਾਰ ਬਣਨਾ ਸੀ ਜਿਨ੍ਹਾਂ ਨੂੰ ਮਸੀਹ ਦੀਆਂ ਸਿੱਖਿਆਵਾਂ ਦਾ ਐਨਾ ਗਿਆਨ ਹੋਵੇ ਕਿ ਉਹ ਝੂਠੀਆਂ ਸਿੱਖਿਆਵਾਂ ਦਾ ਮੂੰਹ ਬੰਦ ਕਰ ਸਕਣ (ਤੀਤੁਸ 1: 9)। ਉਨ੍ਹਾਂ ਵਿਚ ਐਨੀ ਹਿੰਮਤ ਹੋਣੀ ਜ਼ਰੂਰੀ ਸੀ ਜਿਸ ਨਾਲ ਉਹ ਆਪਣੇ ਅਧੀਨ ਕਲੀਸੀਆ ਵਿਚ ਝੂਠੀ ਸਿੱਖਿਆ ਦੇਣ ਵਾਲਿਆਂ ਨੂੰ ਆਉਣ ਤੋਂ ਰੋਕ ਸਕਣ (ਲੂਕਾ 1:10, 11)।

ਸਾਰ

ਪਹਿਲੀ ਸਦੀ ਦੀਆਂ ਮੰਡਲੀਆਂ ਅਜਾਦ ਸਨ ਭਾਵ ਉਹ ਸਭ ਮਾਮਲਿਆਂ ਨੂੰ ਆਪੇ ਵੇਖਦੀਆਂ ਅਤੇ ਛੈਸਲੇ ਖੁਦ ਲੈਣ ਵਾਲੀਆਂ ਖੁਦਮੁਖਤਿਆਰ ਮੰਡਲੀਆਂ ਸਨ। ਕੋਈ ਵੀ ਮੰਡਲੀ ਦੂਜੀ ਮੰਡਲੀ 'ਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਰੱਖਦੀ ਸੀ। ਇਹ ਕਲੀਸੀਆਵਾਂ ਕਿਸੇ ਡਾਇਓਸਿਸ, ਪ੍ਰੈਸ਼ਿਟਰੀ, ਸੰਗਠਨ ਜਾਂ ਸਿਨਡ ਜਾਂ ਜ਼ਿਲ੍ਹੇ ਵਾਰ ਸੰਗਠਿਤ ਨਹੀਂ ਸਨ। ਉਨ੍ਹਾਂ ਦਾ ਕੋਈ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਹੈਂਡਕੁਆਟਰ ਨਹੀਂ ਸੀ। ਉਹ ਬਹੁਤ ਸਾਰੇ ਸਥਾਨਕ ਲੋਕਾਂ ਦੀਆਂ ਜਮਾਤਾਂ ਸਨ ਜੋ ਪ੍ਰਭੂ ਯਿਸੂ ਮਸੀਹ ਦੀ ਸੇਵਾ ਕਰਦੀਆਂ ਸਨ। ਉਨ੍ਹਾਂ ਸਭਨਾਂ ਨੇ ਖੁਸ਼ਬੂਰੀ ਨੂੰ ਮੰਨਿਆ ਸੀ, ਉਨ੍ਹਾਂ ਸਭਨਾਂ ਨੂੰ ਪ੍ਰਭੂ ਨੇ ਕਲੀਸੀਆ ਵਿਚ ਰਲਾਇਆ ਸੀ ਅਤੇ ਉਹ ਸਭ ਇੱਕੋ ਤਰ੍ਹਾਂ ਨਾਲ ਬੰਦਰੀ ਕਰਦੇ, ਇੱਕੋ ਸਿੱਖਿਆ ਦਿੰਦੇ ਅਤੇ ਕੰਮ ਕਰਦੇ ਸਨ। ਸਭ ਵਿਚ ਇਹ ਖੂਬੀਆਂ ਸਨ, ਕਿਉਂਕਿ ਉਹ ਇੱਕੋ 'ਸਿਰ' ਭਾਵ ਯਿਸੂ ਮਸੀਹ ਨੂੰ ਪ੍ਰਭੂ ਮੰਨਦੇ ਸਨ (ਭੁਲ੍ਸੀਆਂ 1:18)। ਉਹਨੇ ਸਭ ਮੰਡਲੀਆਂ ਨੂੰ ਇੱਕੋ ਜਿਹੀਆਂ ਹਦਾਇਤਾਂ ਅਤੇ ਸਿੱਖਿਆਵਾਂ ਦਿੱਤੀਆਂ ਸਨ। ਸਥਾਨਕ ਕਲੀਸੀਆਵਾਂ ਵੱਖੋ-ਵੱਖ ਮੌਕਿਆਂ 'ਤੇ ਇਕ ਦੂਜੇ ਤੋਂ ਸਹਿਯੋਗ ਅਤੇ ਮਦਦ ਦਿੰਦੀਆਂ-ਲੈਂਦੀਆਂ ਸਨ, ਪਰ ਉਹ ਖੁਦਮੁਖਤਿਆਰ ਸਨ।

ਹਰ ਕਲੀਸੀਆ ਵਿਚ ਮੈਂਬਰਾਂ ਵੱਲੋਂ ਹੁਣਾਨੀ ਯੋਗਤਾ ਪੂਰੀ ਕਰਨ ਵਾਲੇ ਪੁਰਖਾਂ ਨੂੰ ਚੁਣੇ ਜਾਣ ਤੋਂ ਬਾਅਦ, ਰਹਿਨੁਮਾਈ ਕਰਨ ਵਾਲੇ ਆਦਮੀਆਂ ਦੀ ਗਿਣਤੀ ਬਹੁਵਚਨ ਵਿਚ ਸੀ। ਇਨ੍ਹਾਂ ਪੁਰਖਾਂ ਅਤੇ ਕਲੀਸੀਆਵਾਂ ਨਾਲ ਇਨ੍ਹਾਂ ਸਬੰਧਾਂ ਬਾਰੇ ਹਮੇਸ਼ਾ ਪੁਰਖਾਂ ਦੇ ਸਮੂਹ ਦਾ ਜ਼ਿਕਰ ਆਉਂਦਾ ਹੈ। ਕਿਸੇ ਮੰਡਲੀ ਤੇ ਇਕ ਐਲਡਰ ਜਾਂ ਕਿਸੇ ਖਾਸ ਮੁਖੀ ਜਾਂ ਪ੍ਰਧਾਨ ਬਿਸ਼ਪ ਦੀ ਧਾਰਣਾ ਨਵੇਂ ਨੇਮ ਵਿਚ ਨਹੀਂ ਮਿਲਦੀ।

ਐਲਡਰ ਉਨ੍ਹਾਂ ਕਲੀਸੀਆਵਾਂ ਵਿਚ ਸੇਵਾ ਕਰਦੇ ਸਨ, ਮਸੀਹੀ ਲੋਕਾਂ ਨੂੰ ਕੰਮ ਕਰਨ ਦੀਆਂ ਹਦਾਇਤਾਂ ਦਿੰਦੇ ਸਨ। ਉਨ੍ਹਾਂ ਦਾ ਹੋਰ ਮੰਡਲੀਆਂ ਦੇ ਬਜ਼ੁਰਗਾਂ 'ਤੇ ਕਿਸੇ ਤਰ੍ਹਾਂ ਦਾ ਕੋਈ

ਇਖਤਿਆਰ ਨਹੀਂ ਹੁੰਦਾ ਸੀ। ਕਿਸੇ ਐਲਡਰ ਦਾ ਸਤਿਕਾਰ ਕਰਦਿਆਂ ਕੋਈ ਮੰਡਲੀ ਸਲਾਹ ਲਈ ਉਹਨੂੰ ਰਹਿਨ੍ਹਮਾਈ ਦੇਣ ਵਾਸਤੇ ਆਖ ਸਕਦੀ ਸੀ। ਪਰ ਬਾਹਰ ਦੇ ਕਿਸੇ ਐਲਡਰ ਵੱਲੋਂ ਉਸ ਸਥਾਨਕ ਮੰਡਲੀ 'ਤੇ ਇਖਤਿਆਰ ਕਰਨ ਦੀ ਖੁਦਾ ਦੀ ਕੋਈ ਯੋਜਨਾ ਨਹੀਂ ਸੀ।

ਕਲੀਸੀਆ ਦੇ ਆਗੂਆਂ ਨੇ ਓਵੇਂ ਹੋਰ ਨਿਯਮ ਅਤੇ ਰਵਾਇਤਾਂ ਨਹੀਂ ਲਿਖੀਆ ਜਿਵੇਂ ਮੂਸਾ ਦੀ ਸ਼ਰਾ ਵਿਚ ਯਹੂਦੀਆ ਨੇ, ਖਾਸ ਕਰ ਪੁਰਾਣੇ ਅਤੇ ਨਵੇਂ ਨੇਮ ਦੇ ਅੰਤਰਾਲ ਵਿਚਕਾਰ ਲਿਖੀਆਂ ਸਨ। ਟਾਲਮੂਡ ਦੇ ਦੋ ਭਾਗ ਸਨ ਜਿਨ੍ਹਾਂ ਨੂੰ “ਮਿਸ਼ਨਾਮ” ਅਤੇ “ਗਿਮਾਰਾ” ਆਖਿਆ ਜਾਂਦਾ ਹੈ, ਜੋ ਇਸਰਾਏਲ ਨੂੰ ਦਿੱਤੀ ਖੁਦਾ ਦੀ ਸ਼ਰਾ ਵਿਚ ਜੋੜਨ ਵਾਲੇ ਪੁਰਾਣੇ ਯਹੂਦੀਆਂ ਦੀ ਕਾਢ ਸੀ। ਪਰ ਪ੍ਰਭੂ ਨੇ ਕਈ ਮੌਕਿਆਂ 'ਤੇ ਇਨ੍ਹਾਂ ਰਵਾਇਤਾਂ ਦੀ ਨਿਖੇਪੀ ਕੀਤੀ ਸੀ (ਮਰਕੁਸ 7: 6-9)। ਕਲੀਸੀਆ ਦੇ ਆਗੂ ਕਿਸੇ ਤਰ੍ਹਾਂ ਦੀ ਕੋਈ ਨਵੀਂ ਸ਼ਰਾ ਜਾਂ ਸਿੱਖਿਆ ਨਹੀਂ ਲਿਆ ਸਕੇ ਅਤੇ ਉਨ੍ਹਾਂ ਨੂੰ ਬਦਲੇ ਹੋਏ ਸਮਾਜਕ ਹਾਲਾਤ ਮੁਤਾਬਕ ਨਿਯਮ ਬਣਾਉਣ ਦਾ ਇਖਤਿਆਰ ਵੀ ਨਹੀਂ ਸੀ। ਉਨ੍ਹਾਂ ਦੀ ਭਗਤੀ ਸਿਰਫ ਖੁਦਾ ਦੇ ਵਚਨ ਨਾਲ ਹੀ ਸੀ। ਮਸੀਹੀ ਲੋਕਾਂ ਲਈ ਨਵੇਂ ਨੇਮ ਦੀਆਂ ਧਾਰਨਾਵਾਂ ਪ੍ਰਤੀ ਵਫ਼ਾਦਾਰ ਰਹਿਣ ਲਈ ਉਹੀ ਭਗਤੀ ਅੱਜ ਵੀ ਕਾਇਮ ਹੈ।

ਕਲੀਸੀਆ ਦੇ ਮੈਂਬਰਾਂ ਨੇ ਇਨ੍ਹਾਂ ਬਜ਼ੁਰਗਾਂ ਦੀ ਰਹਿਨ੍ਹਮਾਈ ਵਿਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਛੈਸਲਿਆਂ ਦਾ ਸਤਿਕਾਰ ਕਰਨਾ ਸੀ ਤਾਂ ਜੋ ਉਹ ਖੁਸ਼ੀ ਨਾਲ ਉਨ੍ਹਾਂ ਦੇ ਪਿੱਛੇ ਚੱਲ ਸਕਣ। ਇਨ੍ਹਾਂ ਲੋਕਾਂ ਦਾ ਸੁਭਾਅ ਐਨਾ ਭਗਤੀ ਭਰਿਆ ਅਤੇ ਨਮੂਨਾ ਪੇਸ਼ ਕਰਨ ਵਾਲਾ ਹੋਣਾ ਸੀ ਜਿਸ ਨਾਲ ਸਭ ਉਨ੍ਹਾਂ ਦਾ ਸਤਿਕਾਰ ਕਰਨ (1 ਪਤਰਸ 5: 2, 3)। ਇਹਦੇ ਇਲਾਵਾ ਇਨ੍ਹਾਂ ਲੋਕਾਂ ਨੇ ਸਾਥੀ ਬਜ਼ੁਰਗਾਂ ਦੇ ਤੌਰ 'ਤੇ ਕਿਸੇ ਵੀ ਸਥਾਨਕ ਕਲੀਸੀਆ ਦੇ ਲੋਕਾਂ ਵਾਂਗ ਇਕ ਦੂਜੇ ਦੇ ਅਧੀਨ ਹੋਣਾ ਸੀ (ਅਫਸੀਆਂ 5: 21)। ਜਦ ਕਿਤੇ ਛੈਸਲਾ ਲੈਣ ਵਿਚ ਕੋਈ ਮਤਭੇਦ ਹੋਣ ਤਾਂ ਉਨ੍ਹਾਂ ਲਈ ਖੁਦਗਰਜੀ ਜਾਂ ਫਰੇਬ ਨਾਲ ਭੁਲ ਵੀ ਨਾ ਕਰਕੇ ਮੇਲ ਦੇ ਬੰਧ ਵਿਚ ਆਤਮਾ ਦੀ ਏਕਤਾ ਨੂੰ ਬਣਾਈ ਰੱਖਣਾ ਜ਼ਰੂਰੀ ਸੀ (ਅਫਸੀਆਂ 4: 3)। ਹਰ ਕਿਸੇ ਨੂੰ ਦੂਜੇ ਦਾ ਸਤਿਕਾਰ ‘‘ਆਪਣੇ ਆਪ ਤੋਂ ਉੱਤਮ ਜਾਣ’’ ਕੇ ਕਰਨਾ (ਫਿਲਿਪੀਆਂ 2: 3) ਭਾਵ ਦੂਜੇ ਐਲਡਰਾਂ ਦੇ ਵਿਚਾਰਾਂ ਅਤੇ ਛੈਸਲਿਆਂ ਦਾ ਸਤਿਕਾਰ ਜ਼ਰੂਰੀ ਸੀ। ਪ੍ਰਭੂ ਦੀ ਕਲੀਸੀਆ ਵਿਚ ਕਿਸੇ ਹੋਰ ਤਰ੍ਹਾਂ ਦੀ ਲੀਡਰਸ਼ਿਪ ਦਾ ਪ੍ਰਬੰਧ ਨਹੀਂ ਮਿਲਦਾ ਹੈ। ਖੁਦਾ ਨੇ ਕਿਸੇ ਤਰ੍ਹਾਂ ਦੇ ‘‘ਹੈਂਡ ਬਿਸ਼ਪਾਂ, ਡਿਸਟ੍ਰਿਕਟ ਬਿਸ਼ਪਾਂ, ਕਾਰਡੀਨਲਾਂ, ਪੋਪਾਂ ਜਾਂ ਰਸੂਲਾਂ ਦੀ ਗੱਦੀ’’ 'ਤੇ ਬਿਠਾਉਣ ਲਈ ਕਿਸੇ ਨੂੰ ਨਹੀਂ ਠਹਿਰਾਇਆ ਸੀ। ਪ੍ਰਭੂ ਵੱਲੋਂ ਬਣਾਇਆ ਗਿਆ ਰੂਹਾਨੀ ਪ੍ਰਬੰਧ ਉਸ ‘‘ਪ੍ਰਧਾਨ ਚਰਵਾਹੇ’’ ਵੱਲੋਂ ਜੋ ਉਨ੍ਹਾਂ ਨੂੰ ਸਮਰਪਣ ਅਤੇ ਨੇਮ ਲਈ ਵਡਿਆਈ ਦਾ ਤਾਜ ਦੇਵੇਗਾ, ਚਰਵਾਹਿਆਂ ਦੇ ਤੌਰ 'ਤੇ ਯੋਗ ਲੋਕਾਂ ਲਈ ਸੀ (1 ਪਤਰਸ 5: 4)।

ਖੁਦਾ ਦਾ ਇੰਤਜ਼ਾਮ ਹੀ ਕਾਫ਼ੀ ਹੈ; ਇਸ ਵਿਚ ਕੁਝ ਹੋਰ ਜੋੜਨ ਦੀ ਲੋੜ ਨਹੀਂ ਹੈ। ਰਸੂਲਾਂ ਦੇ ਕੰਮ ਕਿਤਾਬ ਖੁਦਾ ਵੱਲੋਂ ਆਪਣੀਆਂ ਕਲੀਸੀਆ ਵਿਚ ਉਸ ਪ੍ਰਬੰਧ ਨੂੰ ਲਾਗੂ ਕਰਨ ਦਾ ਇਤਿਹਾਸ ਹੈ।

ਟਿੱਪਣੀਆਂ

¹ਕਿਸੇ ਗੈਰ ਕੌਮ ਦੇਸ਼ ਦੀ ਇਕ ਮਿਸਾਲ ਅੱਸੂਰ ਦੀ ਰਾਜਧਾਨੀ ਨੀਨਵੇ ਹੈ। ਯੂਨਾਹ ਨਾਂਅ ਦੇ ਇਕ ਇਸਰਾਏਲੀ ਨਥੀ ਨੂੰ ਨੀਨਵੇ ਦੇ ਲੋਕਾਂ ਨੂੰ ਤੌਬਾ ਕਰਨ ਦਾ ਮੌਕਾ ਦੇਣ ਲਈ ਭੇਜਿਆ ਗਿਆ ਸੀ (ਯੂਨਾਹ 1:1, 2; 3: 1-4)। ਯੂਨਾਹ ਨੇ ਉਨ੍ਹਾਂ ਨੂੰ ਮੂਸਾ ਦੀ ਸ਼ਰਾ ਮੰਨਣ ਲਈ ਨਹੀਂ ਕਿਹਾ ਸੀ, ਕਿਉਂਕਿ ਇਹ ਉਨ੍ਹਾਂ ਤੇ ਲਾਗੂ ਨਹੀਂ ਹੁੰਦੀ ਸੀ। ਇਹ ਨਿਰੋਝ ਕੱਢਿਆ ਜਾਣਾ ਚਾਹੀਦਾ ਹੈ ਕਿ ਖੁਦਾ ਇਨ੍ਹਾਂ ਗੈਰ ਕੌਮਾਂ ਨੂੰ ਪਾਪਾਂ ਤੋਂ ਤੌਬਾ ਕਰਨ ਦਾ ਮੌਕਾ ਦੇ ਰਿਹਾ ਸੀ; ਅਤੇ ਪਾਪ ਤਾਂ ਸ਼ਰਾ ਦਾ ਵਿਰੋਧ ਹੈ (ਰੋਮੀਆਂ 4: 15; 5: 13; 1 ਯੁਹੋਨਾ 3: 4)। ਇਸ ਲਈ ਉਹ ਖੁਦਾ ਦੀ ਕਿਸੇ ਨਾ ਕਿਸੇ ਸ਼ਰਾ ਦੇ ਅਧੀਨ ਜ਼ਰੂਰ ਸਨ। ²ਵਧੇਰੇ ਵਿਆਖਿਆ ਲਈ ਪਿਛਲਾ ਪਾਠ ਵੇਖੋ। ³ਤੀਤੁਸ 1: 5: ਵਿਚ ਪ੍ਰੈਸ਼ੰਬਿਊਟਰੋਸ ਰੂਪ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਅੰਗ੍ਰੇਜ਼ੀ ਦੀਆਂ KJV, NIV ਅਤੇ NASB ਬਾਈਬਲਾਂ ਵਿਚ “elder” ਅਤੇ ਪੰਜਾਬੀ ਬਾਈਬਲ 'ਚ “ਬਜ਼ੁਰਗ” ਅਨੁਵਾਦ ਕੀਤਾ ਗਿਆ ਹੈ। ਤੀਤੁਸ 1: 7 ਵਿਚ ਏਪਿਸਕੋਪੋਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਅੰਗ੍ਰੇਜ਼ੀ ਦੀ KJV ਵਾਲੀ ਬਾਈਬਲ 'ਚ “ਬਿਸ਼ਪ” ਅਤੇ NIV ਅਤੇ NASB ਅਤੇ ਪੰਜਾਬੀ ਬਾਈਬਲ ਵਿਚ “ਫਿਨਗਾਹਬਾਨ” ਅਨੁਵਾਦ ਕਰਕੇ ਹੇਠਾਂ ਟਿੱਪਣੀ ਵਿਚ “ਬਿਸ਼ਪ” ਲਿਖਿਆ ਗਿਆ ਹੈ।

© 2009 Truth for Today